


NSW ਸਿਹਤ ਪ੍ਰਾਇਮਰੀ ਸਕੂਲ ਮੋਬਾਇਲ ਡੈਂਟਲ ਪ੍ਰੋਗਰਾਮ



NSW ਸਿਹਤ ਤੁਹਾਡੇ ਬੱਚੇ ਨੂੰ ਮੁਫਤ ਸਕੂਲ -ਅਧਾਰਿਤ ਦੰਦਾਂ ਦੀ ਚੈਕ ਅੱਪ ਪ੍ਰਦਾਨ ਕਰਦਾ ਹੋਇਆ ਖੁਸ਼ੀ ਮਹਿਸੂਸ ਕਰਦਾ ਹੈ।

ਇਸ ਪੈਕ ਵਿੱਚ NSW ਸਿਹਤ ਪ੍ਰਾਇਮਰੀ ਸਕੂਲ ਮੋਬਾਇਲ ਡੈਂਟਲ ਪ੍ਰੋਗਰਾਮ ਬਾਰੇ ਜਾਣਕਾਰੀ ਸ਼ਾਮਲ ਹੈ ਅਤੇ

- ਇਲਾਜ ਲਈ ਸਹਿਮਤੀ ਫਾਰਮ
- ਵਿੱਤੀ ਸਹਿਮਤੀ ਫਾਰਮ

ਕੋਈ ਖਰਚਾ ਵੀ ਹੋਵੇਗਾ?

ਨਹੀਂ ਇਹ ਇੱਕ ਮੁਫਤ ਸੇਵਾ ਹੈ ਜੋ NSW ਦੀ ਸਰਕਾਰ ਵਲੋਂ ਪ੍ਰਦਾਨ ਕੀਤੀ ਜਾ ਰਹੀ ਹੈ।

ਤੁਹਾਡਾ ਬੱਚਾ ਆਸਟ੍ਰੇਲੀਆਈ ਸਰਕਾਰ ਦੇ ਚਾਇਲਡ ਡੈਂਟਲ ਬੈਨੀਫਿਟਜ਼ ਸੈਡਿਊਲ (CDBS) ਲਈ ਵੀ ਯੋਗ ਹੋ ਸਕਦਾ ਹੈ, ਜੋ ਕਿ ਮੈਡੀਕੇਅਰ ਵਰਗਾ ਹੈ। ਜੇ ਤੁਸੀਂ CDBS ਸਹਿਮਤੀ ਫਾਰਮ 'ਤੇ ਦਸਤਖਤ ਕਰਦੇ ਹੋ ਤਾਂ ਆਸਟ੍ਰੇਲੀਅਨ ਸਰਕਾਰ ਸਾਨੂੰ ਦੰਦਾਂ ਦੀ ਇਸ ਦੇਖਭਾਲ ਲਈ ਤੁਹਾਡੀ ਤਰ੍ਹਾਂ ਦਾਅਵਾ ਕਰਨ ਦੀ ਇਜਾਜਤ ਦਿੱਤੀ ਹੈ। ਜੇਕਰ ਤੁਹਾਡਾ ਬੱਚਾ ਯੋਗ ਨਹੀਂ ਹੈ, ਤਾਂ NSW ਰੈਲਥ ਮੁਫਤ ਦੇਖਭਾਲ ਪ੍ਰਦਾਨ ਕਰੇਗੀ।

ਅਸੀਂ ਤੁਹਾਨੂੰ CDBS ਵਿੱਤੀ ਸਹਿਮਤੀ ਫਾਰਮ 'ਤੇ ਦਸਤਖਤ ਕਰਨ ਲਈ ਉਤਸ਼ਾਹਿਤ ਕਰਦੇ ਹਾਂ ਕਿਉਂਕਿ ਇਹ NSW ਵਿੱਚ ਦੰਦਾਂ ਦੀ ਦੇਖਭਾਲ ਪ੍ਰਦਾਨ ਕਰਨ ਵਿੱਚ ਸਾਡੀ ਸਹਾਇਤਾ ਕਰੇਗਾ, ਪਰ ਇਹ ਲਾਜ਼ਮੀ ਨਹੀਂ ਹੈ।

ਇਲਾਜ ਸਬੰਧੀ ਜਾਣਕਾਰੀ

ਇਸ ਵਿੱਚ ਕੀ ਸ਼ਾਮਲ ਹੈ?

ਜੇ ਤੁਸੀਂ ਸਹਿਮਤੀ ਪ੍ਰਦਾਨ ਕਰਦੇ ਹੋ, ਤਾਂ ਤੁਹਾਡੇ ਬੱਚੇ ਨੂੰ ਇਹ ਪ੍ਰਾਪਤ ਹੋ ਸਕਦਾ ਹੈ:

ਤੁਹਾਨੂੰ ਕੀ ਕਰਨ ਦੀ ਲੋੜ ਹੈ:

1. ਇਸ ਪੈਕ ਵਿੱਚ ਦਿੱਤੀ ਹੋਈ ਸਾਰੀ ਜਾਣਕਾਰੀ ਨੂੰ ਪੜ੍ਹੋ
2. ਇਲਾਜ ਕਰਨ ਵਾਲੇ ਫਾਰਮ ਨੂੰ ਅੰਗਰੇਜ਼ੀ ਵਿੱਚ ਪੂਰਾ ਕਰੋ
3. ਇਲਾਜ ਕਰਨ ਵਾਲੇ ਇਜਾਜਤ ਫਾਰਮ 'ਤੇ ਦਸਤਖਤ ਕਰੋ
4. ਜੋਖਮ ਕਾਰਕ ਜਾਣਕਾਰੀ ਵਿੱਚਲੀ ਪ੍ਰਸ਼ਨਾਵਲੀ ਨੂੰ ਪੂਰਾ ਕਰੋ (ਇਹ ਤੁਹਾਡੇ ਬੱਚੇ ਨੂੰ ਵਿਅਕਤੀਗਤ ਦੇਖਭਾਲ ਪ੍ਰਦਾਨ ਕਰਨ ਵਿੱਚ ਸਾਡੀ ਸਹਾਇਤਾ ਕਰਦਾ ਹੈ)
5. ਚਾਇਲਡ ਡੈਂਟਲ ਬੈਨੀਫਿਟਜ਼ ਸੈਡਿਊਲ ਜਾਣਕਾਰੀ ਸ਼ੀਟ ਨੂੰ ਪੜ੍ਹੋ
6. ਚਾਇਲਡ ਡੈਂਟਲ ਬੈਨੀਫਿਟਜ਼ ਸੈਡਿਊਲ ਬਲਕ ਬਿੱਲਿੰਗ ਪੇਸਟ ਸਹਿਮਤੀ ਫਾਰਮ 'ਤੇ ਦਸਤਖਤ ਕਰੋ (ਵਿਕਲਪਿਕ)
7. ਜਿੰਨੀ ਵੀ ਜਲਦੀ ਹੋ ਸਕੇ ਸਹਿਮਤੀ ਫਾਰਮ ਤੁਹਾਡੇ ਬੱਚੇ ਦੇ ਸਕੂਲ ਨੂੰ ਵਾਪਸ ਕਰੋ

ਇਲਾਜ	ਵਰਣਨ
ਦੰਦਾਂ ਦੀ ਜਾਂਚ	ਵਿਅਪਕ ਪ੍ਰੀਖਿਆ ਜਿਸ ਵਿੱਚ ਸ਼ਾਮਲ ਹਨ ਜੋਖਮ ਕਾਰਕ ਮੁਲਾਂਕਣ, ਮੌਖਿਕ ਸਿਹਤ ਸਿਖਿਆ, ਇੱਕ ਵਿਕਾਸ ਮੁਲਾਂਕਣ (ਉਚਾਈ ਅਤੇ ਭਾਰ ਦਾ ਮਾਪ ਅਤੇ ਥਾਈ ਮਾਸ ਇੰਡੋਕੇਸ (BMI) ਦੀ ਗਿਣਤੀ)। NSW ਰੈਲਥ ਸੈਨਤਕ ਡੈਂਟਲ ਕਲਿਨਿਕਾਂ ਵਿੱਚ ਸਾਰੇ ਥੱਚਿਆਂ ਲਈ ਚੰਗੀ ਕਲਿਨਿਕਲ ਦੇਖਭਾਲ ਦੇ ਹਿੱਸੇ ਵਜੋਂ ਦੰਦਾਂ ਦੀ ਜਾਂਚ ਦੌਰਾਨ ਵਿਕਾਸ ਦਾ ਮੁਲਾਂਕਣ ਕਰਵਾਉਣਾ ਮਿਆਰੀ ਅਭਿਆਸ ਹੈ।
ਦੰਦਾ ਦੀ ਐਕਸ=ਰੇ (ਜੇ ਲੋੜ ਹੋਵੇ)	2 ਛੋਟੀਆਂ ਦੰਦਾਂ ਦੀਆਂ ਐਕਸ=ਰੈ (ਜੇ ਲੋੜ ਹੋਵੇ) ਦੰਦਾਂ ਦੇ ਅੰਦਰ ਅਤੇ ਮਸੂਝਿਆਂ ਦੇ ਹੇਠਾਂ ਵੇਖਣ ਲਈ ਕਿ ਕੀ ਬਾਲਗ ਦੰਦ ਠੀਕ ਤਰ੍ਹਾਂ ਵੱਧ ਰਹੇ ਹਨ।
ਕਲਿਨੀਕਲ ਚਿਤਰ (ਜੇ ਲੋੜ ਹੋਵੇ)	ਮੁੰਹ ਦੇ ਅੰਦਰ ਦੀਆਂ ਕਲਿਨੀਕਲ ਤਸਵੀਰਾਂ (ਜੇ ਲੋੜ ਪਵੇ) ਦੰਦਾਂ, ਥੁੱਟਾਂ, ਜਥਾਨ, ਗਲਾਂ ਅਤੇ ਥੁਲਾਂ ਦੀਆਂ
ਦੰਦਾਂ ਦੀ ਸਫ਼ਾਈ (ਜੇ ਲੋੜ ਹੋਵੇ)	ਦੰਦਾਂ ਉਪਰ ਜੰਮਿਆ ਹੋਇਆ ਪਲਾਕ ਅਤੇ/ਜਾਂ ਕੈਲਕੁਲੇਸ਼ ਹਟਾਉਣ ਲਈ ਦੰਦਾਂ ਦੀ ਸਫ਼ਾਈ।
ਫਿਸ਼ਰ ਵਿੱਚਲੀਆਂ ਵਿੱਖਾਂ ਨੂੰ ਬੰਦ ਕਰਨਾ (ਜੇ ਲੋੜ ਹੋਵੇ)	ਪੱਕੀਆਂ ਦਾਹੜਾਂ (ਮੈਲਰਜ਼) ਵਿੱਚਲੀਆਂ ਵਿੱਖਾਂ ਨੂੰ ਬੰਦ ਕਰਨਾ ਤਾਂ ਜੋ ਦੰਦ ਖਰਾਬ ਨਾ ਹੋਣ।
ਫਲੂਰਾਈਡ (ਦੰਦਾਂ ਦੀ ਦਾਵਾਈ) ਨਾਲ ਵਾਰਨਿਸ਼ ਕਰਨੀ (ਜੇ ਲੋੜ ਹੋਵੇ)	ਦੰਦਾਂ ਨੂੰ ਖਰਾਬ ਹੋਣ ਤੋਂ ਬਚਾਉਣ ਲਈ ਇੱਕ ਚਿਪਚਿਪੀ ਫਲੂਰਾਈਡ ਪੇਸਟ ਲਗਾਉਣੀ।

ਇਹ ਸਿਫਾਰਸ਼ ਕੀਤੀ ਜਾਂਦੀ ਹੈ ਕਿ ਤੁਸੀਂ ਤੁਹਾਡੇ ਬੱਚੇ ਲਈ ਕੀਤੇ ਜਾਣ ਵਾਲੇ ਇਲਾਜਾਂ ਬਾਰੇ ਹੋਰ ਪੜ੍ਹਨ ਲਈ ਪਿਛਵਾੜੇ ਜਾਓ। ਜਾਂ ਫਿਰ ਵੇਰਵਿਆਂ 'ਤੇ ਆਪਣੇ ਸਥਾਨਕ ਸਿਹਤ ਜਿਲ੍ਹੇ ਨਾਲ ਸੰਪਰਕ ਕਰੋ।

ਜੇ ਮੇਰੇ ਬੱਚੇ ਦੇ ਦੰਦਾਂ ਦੀ ਨਿਯਮਤ ਤੌਰ 'ਤੇ ਦੇਖਭਾਲ ਪਹਿਲਾਂ ਤੋਂ ਹੀ ਹੁੰਦੀ ਰਹੀ ਹੈ ਤੱਦ ਕੀ ਹੋਵੇਗਾ?

ਜੇ ਤੁਹਾਡੇ ਬੱਚੇ ਦੇ ਦੰਦਾਂ ਦੀ ਨਿਯਮਤ ਤੌਰ 'ਤੇ ਪ੍ਰਾਈਵੇਟ ਦੇਖਭਾਲ ਹੁੰਦੀ ਹੈ, ਤਾਂ ਉਹਨਾਂ ਕੋਲੋਂ ਹੀ ਦੇਖਭਾਲ ਜਾਰੀ ਰੱਖਣ ਦੀ ਸਿਫਾਰਸ਼ ਕੀਤੀ ਜਾਂਦੀ ਹੈ। NSW ਵਿੱਚ ਸਾਰੇ ਜਨਤਕ ਦੰਦਾਂ ਦੀਆਂ ਕਲਿਨਿਕਾਂ ਵਿੱਚ ਸਾਰੇ ਬੱਚੇ ਦੰਦਾਂ ਦੀ ਮੁਫਤ ਦੇਖਭਾਲ ਪ੍ਰਾਪਤ ਕਰ ਸਕਦੇ ਹਨ। ਜਨਤਕ ਦੰਦਾਂ ਦੀਆਂ ਕਲਿਨਿਕਾਂ ਦੋਵੇਂ ਆਮ ਅਤੇ ਸੰਕਟ ਸਮੇਂ ਦੀਆਂ ਦੰਦਾਂ ਸਬੰਧਿਤ ਸੇਵਾਵਾਂ ਪ੍ਰਦਾਨ ਕਰਦੇ ਹਨ।

ਜੇ ਮੇਰੇ ਬੱਚੇ ਨੂੰ ਹੁਣ ਤੁਰੰਤ ਦੰਦਾਂ ਦੀ ਇੱਕ ਸਮੱਸਿਆ ਹੋਵੇ?

ਨਿਸ਼ਾਨੀਆਂ ਕਿ ਤੁਹਾਡੇ ਬੱਚੇ ਨੂੰ ਤੁਰੰਤ ਦੇਖਭਾਲ ਦੀ ਲੋੜ ਹੈ ਵਿੱਚ ਸ਼ਾਮਲ ਹਨ:

- ਮੂੰਹ 'ਤੇ ਸੋਜਸ਼
- ਮੂੰਹ ਦੇ ਅੰਦਰਵਾਰ ਸੋਜ਼
- ਮੂੰਹ ਵਿੱਚੋਂ ਲਗਾਤਾਰ ਖੂਨ ਵੱਗਣਾ
- ਇੱਕ ਦੁਰਘਟਨਾਂ ਜਿੱਸ ਵਿੱਚ ਮੂੰਹ ਜਾਂ ਦੰਦਾਂ ਨੂੰ ਨੁਕਸਾਨ ਪਹੁੰਚਿਆ ਹੋਵੇ
- ਦੰਦਾਂ ਦਾ ਦਰਦ (ਉਦਾਹਰਣ ਵਜੋਂ ਦੰਦਾਂ, ਮੂੰਹ, ਮਸੂਝਿਆਂ ਜਾਂ ਜਥਾਤੇ ਵਿੱਚ)

ਆਪਣੀ ਸਥਾਨਕ ਜਨਤਕ ਕਲਿਨਿਕ ਨੂੰ ਫੋਨ ਕਰੋ ਕਾਰੋਬਾਰੀ ਸਮੇਂ ਤੋਂ ਬਾਹਰ, ਆਪਣੇ ਬੱਚੇ ਨੂੰ ਜਨਤਕ ਹਸਪਤਾਲ ਦੇ ਸੰਕਟ ਸਮੇਂ ਦੇ ਵਿਭਾਗ ਐਮਰਜੰਸੀ ਵਿੱਚ ਲੈ ਜਾਓ।

ਇਹ ਪਤਾ ਲਗਾਉਣ ਲਈ ਕਿ ਤੁਸੀਂ ਕਿਹੜੇ ਸਥਾਨਕ ਸਿਹਤ ਜਿਲ੍ਹੇ (LHD) ਵਿੱਚ ਰਹਿੰਦੇ ਹੋ ਇਥੇ ਜਾਓ, ਜਾਂ ਹੇਠਾਂ ਦਿੱਤੇ QR code ਨੂੰ ਸਕੈਨ ਕਰੋ:



NSW ਦੇ ਹੈਲਥ ਪ੍ਰਾਇਮਰੀ ਸਕੂਲ ਮੋਬਾਈਲ ਡੈਂਟਲ ਪ੍ਰੋਗਰਾਮ ਬਾਰੇ ਪੁੱਛਗਿੱਦਾ

NSW ਦੇ ਹੈਲਥ ਪ੍ਰਾਇਮਰੀ ਸਕੂਲ ਮੋਬਾਈਲ ਡੈਂਟਲ ਪ੍ਰੋਗਰਾਮ ਸਬੰਧੀ ਵਧੇਰੇ ਜਾਣਕਾਰੀ ਲਈ ਜਿਸ ਵਿੱਚ ਸ਼ਾਮਲ ਹੈ:

- ਅਕਸਰ ਪੁੱਛੇ ਜਾਣ ਵਾਲੇ ਸਵਾਲ
- ਇਲਾਜ ਸਬੰਧੀ ਜਾਣਕਾਰੀ
- ਸਾਡਾ ਗੋਪਨੀਯਤਾ ਬਿਆਨ
- ਤੁਹਾਡੀ ਜਾਣਕਾਰੀ ਦੀ ਵਰਤੋਂ ਕਿਵੇਂ ਕੀਤੀ ਜਾਂਦੀ ਹੈ

ਇਥੇ ਜਾਓ www.health.nsw.gov.au/primaryschooldental ਜਾਂ ਹੇਠਾਂ ਦਿੱਤੇ QR ਕੋਡ ਨੂੰ ਸਕੈਨ ਕਰੋ:



ਕੀ ਤੁਹਾਨੂੰ ਦੁਭਾਸ਼ੀਏ ਦੀ ਲੋੜ ਹੈ?

ਜੇ ਤੁਹਾਨੂੰ ਇਨ੍ਹਾਂ ਢਾਰਮਾਂ ਨੂੰ ਭਰਨ ਲਈ ਦੁਭਾਸ਼ੀਏ ਦੀ ਲੋੜ ਹੈ, ਤਾਂ ਕਿਰਪਾ ਕਰਕੇ ਹੇਠ ਲਿਖੇ ਨੰਬਰਾਂ 'ਚੋਂ ਇੱਕ ਦੀ ਚੋਣ ਕਰੋ।


ਸਥਾਨਕ ਸਿਹਤ ਇਲਾਕਾ	ਫੋਨ
Central Coast LHD, Far West LHD, Hunter New England LHD, Mid North Coast LHD, Northern LHD and Western LHD	(02) 4924 6285
Illawarra Shoalhaven LHD, Murrumbidgee LHD and Southern NSW LHD	1800 247 272
South Western Sydney LHD	(02) 8738 6088
South Eastern Sydney LHD, Sydney LHD	1800 477 233
Nepean Blue Mountains LHD, Northern Sydney LHD, Western Sydney LHD	(02) 9912 3800

ਇਲਾਜ ਲਈ ਸਹਿਮਤੀ

- ਮੈਂ NSW ਹੈਲਥ ਪ੍ਰਾਇਮਰੀ ਸਕੂਲ ਮੋਬਾਈਲ ਡੈਂਟਲ ਪ੍ਰੋਗਰਾਮ ਸਬੰਧੀ ਦਿੱਤੀ ਜਾਣਕਾਰੀ ਨੂੰ ਪੜ੍ਹਿਆ ਅਤੇ ਸਮਝਿਆ ਹੈ
- ਮੈਂ ਸਮਝਦਾ/ਸਮਝਦੀ ਹਾਂ ਕਿ ਮੈਂ ਆਪਣੀ ਸਹਿਮਤੀ ਕਿਸੇ ਵੀ ਸਮੇਂ ਵਾਪਸ ਲੈ ਸਕਦਾ/ਸਕਦੀ ਹਾਂ। ਇਹ ਕਰਨ ਲਈ FAQs ਨੂੰ ਇਸ ਵੈਬਸਾਈਟ ਤੇ ਵੇਖੋ: www.health.nsw.gov.au/primaryschooldental
- ਮੈਂਨੂੰ ਇਸ ਜਾਣਕਾਰੀ ਪੈਕੇਜ ਵਿੱਚ ਦਿੱਤੇ ਜਨਤਕ ਡੈਂਟਲ ਸੇਵਾ ਨੰਬਰਾਂ 'ਤੇ ਫੋਨ ਕਰਕੇ ਜਾਂ ਵੈਬਸਾਈਟ 'ਤੇ ਜਾ ਕੇ ਮੈਂਨੂੰ ਪ੍ਰਦਾਨ ਕੀਤੀ ਜਾਣਕਾਰੀ ਬਾਰੇ ਕੁਝ ਸਵਾਲ ਪੁੱਛਣ ਅਤੇ ਸਪਸ਼ਟੀਕਰਣ ਲੈਣ ਦਾ ਮੌਕਾ ਮਿਲਿਆ ਹੈ: www.health.nsw.gov.au/primaryschooldental
- ਮੈਂ ਸਮਝਦਾ/ਸਮਝਦੀ ਹਾਂ ਕਿ ਸਥਾਨਕ ਸਿਹਤ ਜਿਲ੍ਹੇ ਦੇ ਪ੍ਰਤੀਨਿਧਿ ਇਸ ਫਾਰਮ 'ਤੇ ਦਿੱਤੀ ਗਈ ਕਿਸੇ ਵੀ ਜਾਣਕਾਰੀ ਦੇ ਸਪਸ਼ਟੀਕਰਣ ਅਤੇ/ਜਾਂ ਮੇਰੇ ਬੱਚੇ ਦੇ ਮੂੰਹ ਦੀ ਸਿਹਤ ਬਾਰੇ ਚਰਚਾ ਕਰਨ ਲਈ ਮੇਰੇ ਨਾਲ ਸੰਪਰਕ ਕਰ ਸਕਦੇ ਹਨ।
- ਮੈਂਨੂੰ NSW ਹੈਲਥ ਦੀ ਵੈਬਸਾਈਟ 'ਤੇ ਦਿੱਤੇ ਗਏ ਗੋਪਨੀਯਤਾ ਵਿਆਨ ਨੂੰ ਵੇਖਣ ਦਾ ਮੌਕਾ ਮਿਲਿਆ ਹੈ: www.health.nsw.gov.au/patients/privacy/Pages/privacy-leaflet-for-patients.aspx। ਮੈਂ ਸਮਝਦਾ/ਸਮਝਦੀ ਹਾਂ ਕਿ ਮੇਰੀ ਅਤੇ ਮੇਰੇ ਬੱਚੇ ਦੀ ਨਿੱਜੀ ਜਾਣਕਾਰੀ (ਸਿਹਤ ਜਾਣਕਾਰੀ ਸਮੇਤ) ਦਾ ਖੁਲਾਸਾ ਕੁਝ ਖਾਸ ਹਾਲਾਤਾਂ ਵਿੱਚ ਕੀਤਾ ਜਾ ਸਕਦਾ ਹੈ ਜਿਵੇਂ ਕਿ ਉਸ ਵਿਆਨ ਵਿੱਚ ਦੱਸਿਆ ਗਿਆ ਹੈ।
- ਮੈਂ ਆਪਣੀ ਉਤਮ ਜਾਣਕਾਰੀ ਅਨੁਸਾਰ ਪੋਸ਼ਣਾ ਕਰਦਾ/ਕਰਦੀ ਹੈ ਕਿ ਮੈਂ ਆਪਣੇ ਬੱਚੇ ਬਾਰੇ ਸਹੀ ਜਾਣਕਾਰੀ ਪ੍ਰਦਾਨ ਕੀਤੀ ਹੈ ਜਿਸ ਵਿੱਚ ਸਿਹਤ ਸਬੰਧਿਤ ਜਾਣਕਾਰੀ ਵੀ ਹੈ ਜੋ ਕਿ ਦੰਦਾਂ ਦੇ ਇਲਾਜ ਦੇ ਵਿਕਾਸ ਨੂੰ ਪ੍ਰਭਾਵਿਤ ਕਰ ਸਕਦੀ ਹੈ।

ਕਿਰਪਾ ਕਰਕੇ ਨਿਮਨਲਿਖਿਤ ਨੂੰ ਪੂਰਾ ਕਰੋ ਅਤੇ ਹਰੇਕ ਇਲਾਜ ਦੇ ਨਾਲ ਵਾਲੇ ਬਕਸੇ ਵਿੱਚ ਦਸਤਖਤ ਕਰੋ ਜੋ ਤੁਸੀਂ ਆਪਣੇ ਬੱਚੇ ਨੂੰ ਪ੍ਰਦਾਨ ਕਰਨੇ ਚਾਹੁੰਦੇ ਹੋ। ਜੇ ਤੁਸੀਂ ਦੰਦਾਂ ਦੀ ਜਾਂਚ ਲਈ ਦਸਤਖਤ ਨਹੀਂ ਕਰਦੇ, ਤਾਂ ਕੋਈ ਵੀ ਮੁਲਾਕਾਤ ਨਿਯੁਕਤ ਨਹੀਂ ਹੋਵੇਗੀ।

ਮੈਂ (ਪੂਰਾ ਨਾਮ)



ਇਸ ਦਿਨ (ਅੱਜ ਦੀ ਮਿਤੀ), / / 0

ਹਸਤਾਖਰ ਕਰ ਕੇ ਮੇਰੇ ਬੱਚੇ

(ਪੂਰਾ ਨਾਮ)

(ਜਨਮ ਦੀ ਮਿਤੀ), / /

ਨੂੰ ਡਾਕਟਰੀ ਤੌਰ 'ਤੇ ਲੋੜ ਅਨੁਸਾਰ ਹੇਠ ਲਿਖੇ ਨੂੰ ਪ੍ਰਾਪਤ ਕਰਨ ਲਈ ਇਜਾਜ਼ਤ ਦਿੰਦਾ/ਦਿੰਦੀ ਹਾਂ:

ਇਲਾਜ	ਵਰਣਨ	ਮਾਪਿਆ/ਕਾਨੂੰਨੀ ਸ੍ਰੂਪਰਸੱਤਾਂ ਦੇ ਦਸਤਖਤ
ਦੰਦਾਂ ਦੀ ਜਾਂਚ	ਜੇਖਮ ਕਾਰਕ ਮੁਲਾਂਕਣ, ਅਤੇ ਮੌਖਿਕ ਸਿਹਤ ਸਿਖਿਆ ਸਮੇਤ ਵਿਆਪਕ ਪ੍ਰੀਕਿਆ ਦੰਦਾਂ ਦੀ ਜਾਂਚ ਲਈ ਸਹਿਮਤੀ ਤੋਂ ਬਿਨਾਂ, ਕੋਈ ਹੋਰ ਇਲਾਜ ਮੁਹੱਈਆ ਨਹੀਂ ਕੀਤਾ ਜਾ ਸਕਦਾ।	X
ਦੰਦਾਂ ਦੀ ਐਕਸ-ਰੇ (ਜੇ ਲੋੜ ਹੋਵੇ)	ਐਸਤਨ, ਦੰਦਾਂ ਦੇ ਦੋ ਛੋਟੇ ਐਕਸ-ਰੇ	X
ਕਲਿਨੀਕਲ ਤਸਵੀਰਾਂ (ਜੇ ਲੋੜ ਹੋਵੇ)	ਮੂੰਹ ਦੇ ਅੰਦਰ ਦੰਦਾਂ, ਬੁਟਾਂ, ਜਬਾਨ, ਗਲਾਂ, ਅਤੇ/ਜਾਂ ਬੁਲਾਂ ਦੀਆਂ ਕਲਿਨੀਕਲ ਤਸਵੀਰਾਂ	X
ਦੰਦਾਂ ਦੀ ਸਫ਼ਾਈ (ਜੇ ਲੋੜ ਹੋਵੇ)	ਦੰਦਾਂ ਉਪਰ ਜੰਮਿਆ ਹੋਇਆ ਪਲਾਕ ਅਤੇ/ਜਾਂ ਕੈਲਕੁਲਸ ਹਟਾਉਣ ਲਈ ਦੰਦਾਂ ਦੀ ਸਫ਼ਾਈ	X
ਦੰਦਾਂ ਵਿੱਚਲੀਆਂ ਵਿੱਥਾਂ ਬੰਦ ਕਰਨ ਲਈ (ਜੇ ਲੋੜ ਹੋਵੇ)	ਦੰਦਾਂ ਦੇ ਖਰਾਬ ਹੋਣ ਦੇ ਬਚਾਓ ਵਿੱਚ ਮਦਦ ਕਰਨ ਲਈ ਪੱਕੀਆਂ ਦਾਹੜਾਂ ਵਿੱਚਲੀਆਂ ਵਿੱਥਾਂ ਨੂੰ ਭਰਨਾ	X
ਫਲੂਰਾਈਡ ਨਾਲ ਵਾਰਨਿਸ਼ ਕਰਨਾ (ਜੇ ਲੋੜ ਹੋਵੇ)	ਦੰਦਾਂ ਨੂੰ ਖਰਾਬ ਹੋਣ ਤੋਂ ਬਚਾਉਣ ਲਈ ਇੱਕ ਚਿਪਚਿਪੀ ਫਲੂਰਾਈਡ ਪੇਸਟ ਲਗਾਉਣੀ।	X

ਕੀ ਤੁਸੀਂ ਆਪਣੇ ਬੱਚੇ ਦੇ ਅਪੋਂਟਮੈਂਟ ਸਮੇਂ ਹਾਜ਼ਰ ਹੋਣਾ ਚਾਹੁੰਦੇ ਹੋ ਹਾਂ ਨਹੀਂ

ਜੋਖਮ ਕਾਰਕ ਜਾਣਕਾਰੀ ਸਬੰਧੀ ਪ੍ਰਸ਼ਨ

ਤੁਹਾਡੇ ਥੱਚੇ ਦੇ ਦੰਦਾਂ ਦਾ ਮੁਲਾਂਕਣ ਕਰਨ ਵਿੱਚ ਸਾਡੀ ਮਦਦ ਕਰਨ ਵਿੱਚ ਕਿਰਪਾ ਕਰਕੇ ਸਭ ਤੋਂ ਢੁੱਕਵੈਂ ਬਕਸੇ 'ਤੇ ਨਿਸ਼ਾਨ ਲਗਾਓ ਅਤੇ ਲੋੜ ਪੈਣ 'ਤੇ ਮਾਤਰਾਵਾਂ ਵੀ ਦੱਸੋ।

1. ਤੁਹਾਡਾ ਥੱਚਾ ਆਮ ਤੌਰ 'ਤੇ ਖੰਡ ਦੇ ਸਿੱਠੇ ਵਾਲੇ ਪੀਣ ਦੇ ਪਦਾਰਥ ਜਿਵੇਂ ਕੀ ਸਾਫਟ ਡਰਿੰਕਜ਼, ਕੌਰਡੀਅਲਜ਼, ਸਪੋਰਟਸ ਡਰਿੰਕਸ, ਐਨਰਜੀ ਡਰਿੰਕਸ ਜਾਂ ਬਰਫ ਵਾਲੀ ਚਾਹ ਪੰਦਾ ਹੈ?
- (1 ਕੱਪ = 250 ਮਿਲੀਲੀਟਰ। ਸਾਫਟ ਡਰਿੰਕ ਦਾ 1 ਕੈਨ= 1.5 ਕੱਪ। ਇੱਕ 500 ਮਿਲੀਲੀਟਰ ਸਪੋਰਟਸ ਡਰਿੰਕ ਦੀ ਥੋਤਲ= 2 ਕੱਪ)

ਹਰ ਰੋਜ਼

ਪ੍ਰਤੀ ਦਿਨ ਪੀਤੇ ਜਾਂਦੇ ਕੱਪਾਂ ਦੀ ਅੰਦਾਜ਼ਨ ਸੰਖਿਆ:

ਹਦਤੇ ਵਿੱਚ ਕੁਝ ਵਾਰ

ਪ੍ਰਤੀ ਹਫ਼ਤੇ ਪੀਤੇ ਜਾਂਦੇ ਕੱਪਾਂ ਦੀ ਅੰਦਾਜ਼ਨ ਸੰਖਿਆ:

ਕਦੇ ਕਦਾਂਈ ਜਾਂ ਕਦੇ ਵੀ ਨਹੀਂ

ਪਤਾ ਨਹੀਂ/ ਯਕੀਨਨ ਨਹੀਂ

2. ਤੁਹਾਡਾ ਥੱਚਾ ਆਮ ਤੌਰ 'ਤੇ ਕਿਨੀਂ ਕੁ ਵਾਰ ਪਾਣੀ ਪੰਦਾ ਹੈ?
- (1 ਕੱਪ = 250 ਮਿਲੀਲੀਟਰ ਜਾਂ ਘਰੇਲੂ ਚਾਹ ਦਾ ਕੱਪ। ਪਾਣੀ ਦੀ ਇੱਕ 600 ਮਿਲੀਲੀਟਰ ਦੀ ਥੋਤਲ = 2.4 ਕੱਪ)

ਹਰ ਰੋਜ਼

ਪ੍ਰਤੀ ਦਿਨ ਪੀਤੇ ਜਾਂਦੇ ਕੱਪਾਂ ਦੀ ਅੰਦਾਜ਼ਨ ਸੰਖਿਆ:

ਹਦਤੇ ਵਿੱਚ ਕੁਝ ਵਾਰ

ਪ੍ਰਤੀ ਹਫ਼ਤੇ ਪੀਤੇ ਜਾਂਦੇ ਕੱਪਾਂ ਦੀ ਅੰਦਾਜ਼ਨ ਸੰਖਿਆ:

ਕਦੇ ਕਦਾਂਈ ਜਾਂ ਕਦੇ ਵੀ ਨਹੀਂ

ਪਤਾ ਨਹੀਂ/ ਯਕੀਨਨ ਨਹੀਂ

3. ਤੁਹਾਡਾ ਥੱਚਾ ਆਮ ਤੌਰ 'ਤੇ ਕਿਨੀਂ ਕੁ ਵਾਰ ਮਿਠੇ ਖਿਸਕੁਟ, ਕੋਕ, ਪੇਸਟਰੀਆਂ ਜਾਂ ਸਨੈਕ ਬਾਰ ਖਾਦਾ ਹੈ?
- (ਸਨੈਕ ਬਾਰਜ਼ ਵਿੱਚ ਮਿਉਸਲੀ ਬਾਰ, ਸਵੇਰੇ ਦੇ ਨਾਸ਼ਤੇ (ਬਰਿਕਫਾਸਟ) ਦੇ ਬਾਰ ਅਤੇ ਪ੍ਰੈਟੀਨ/ਐਨਰਜੀ ਬਾਰ ਅਤੇ ਬਾਲ ਹੁੰਦੇ ਹਨ)

ਹਰ ਰੋਜ਼

ਪ੍ਰਤੀ ਦਿਨ ਖਾਧੇ ਜਾਂਦਿਆਂ ਦੀ ਲਗਭਗ ਸੰਖਿਆ:

ਹਦਤੇ ਵਿੱਚ ਕੁਝ ਵਾਰ

ਪ੍ਰਤੀ ਹਫ਼ਤਾ ਖਾਧੇ ਜਾਂਦਿਆਂ ਦੀ ਲਗਭਗ ਸੰਖਿਆ:

ਕਦੇ ਕਦਾਂਈ ਜਾਂ ਕਦੇ ਵੀ ਨਹੀਂ

ਪਤਾ ਨਹੀਂ/ ਯਕੀਨਨ ਨਹੀਂ

4. ਤੁਹਾਡਾ ਥੱਚਾ ਦੰਦਾਂ ਦੀ ਦਵਾਈ ਨਾਲ ਆਪਣੇ ਦੰਦਾਂ ਨੂੰ ਕਿਨੀਂ ਕੁ ਵਾਰ ਬੁਰਸ਼ ਕਰਦਾ ਹੈ?

ਕਦੇ ਕਦਾਂਈ ਜਾਂ ਕਦੇ ਵੀ ਨਹੀਂ

ਇੱਕ /ਦਿਨ ਤੋਂ ਘੱਟ

ਦਿਹਾੜੀ ਵਿੱਚ ਇੱਕ ਵਾਰ

ਦਿਹਾੜੀ ਵਿੱਚ ਦੋ ਵਾਰ ਤੋਂ ਵੱਧ

ਪਤਾ ਨਹੀਂ/ ਯਕੀਨਨ ਨਹੀਂ

5. ਤੁਹਾਡਾ ਥੱਚਾ ਕਿਹੋ ਜਿਹੀ ਦੰਦਾਂ ਦੀ ਦਵਾਈ ਦੀ ਵਰਤੋਂ ਕਰਦਾ ਹੈ?

ਸਟੈਂਡਰਡ ਫਲੂਰਾਈਡ ਵਾਲੀ ਦੰਦਾ ਦੀ ਦਵਾਈ

ਬੱਚਿਆਂ ਦੀ ਫਲੂਰਾਈਡ ਵਾਲੀ ਦੰਦਾਂ ਦੀ ਦਵਾਈ

ਨਾਨ ਫਲੂਰਾਈਡ ਦੰਦਾਂ ਦੀ ਦਵਾਈ

ਪਤਾ ਨਹੀਂ/ ਯਕੀਨਨ ਨਹੀਂ

6. ਤੁਸੀਂ ਤੁਹਾਡੇ ਥੱਚੇ ਦੇ ਦੰਦਾਂ ਅਤੇ ਮੂੰਹ ਨੂੰ ਕਿਵੇਂ ਰੇਟ ਕਰਦੇ ਹੋ?

ਮਾੜੇ ਜਾਂ ਘਟੀਆਂ

ਠੀਕ

ਚੰਗੇ

ਬਹੁਤ ਵਧੀਆ

ਉਚ ਕੋਟੀ ਦੇ

ਬੱਚਿਆਂ ਦੀ ਡੈਂਟਲ ਬੈਨੀਫਿਟਜ਼ ਅਨੁਸੂਚੀ ਜਾਣਕਾਰੀ ਸ਼ੀਟ

NSW ਵਿੱਚ ਬੱਚਿਆਂ ਲਈ ਦੰਦਾ ਦੀ ਸੰਭਾਲ ਸੇਵਾ

NSW ਵਿੱਚ ਸਾਰੇ ਬੱਚਿਆਂ ਨੂੰ ਮੁਫਤ ਜਨਤਕ ਦੰਦਾਂ ਦੀ ਸੇਵਾ ਮਿਲ ਸਕਦੀ ਹੈ।

ਕੁਝ ਬੱਚੇ ਆਸਟਰੇਲੀਅਨ ਸਰਕਾਰ ਦੇ ਚਾਇਲਡ ਡੈਂਟਲ ਬੈਨੀਫਿਟਜ਼ ਸੈਡਿਊਲ (CDBS) ਲਈ ਵੀ ਯੋਗ ਹੋ ਸਕਦੇ ਹਨ। ਕਿਸੇ ਵੀ ਤਰੀਕੇ ਅੰਤਰਗਤ, ਉਨ੍ਹਾਂ ਨੂੰ ਬਿਨਾਂ ਕਿਸੇ ਕੀਮਤ ਦੇ ਉੱਚ ਪੱਧਰ ਦੀ ਦੇਖਭਾਲ ਪ੍ਰਾਪਤ ਹੋਵੇਗੀ।

CDBS ਕੀ ਹੁੰਦਾ / ਹੁੰਦੀ ਹੈ?

CDBS ਦਾ ਪ੍ਰਬੰਧ ਆਸਟ੍ਰੇਲੀਆਈ ਸਰਕਾਰ ਦੁਆਰਾ ਕੀਤਾ ਜਾਂਦਾ ਹੈ ਅਤੇ ਇਹ ਯੋਗ ਬੱਚਿਆਂ ਨੂੰ 2 ਕਲੰਡਰ ਸਾਲਾਂ ਵਿੱਚ \$1,026 ਤੱਕ ਦੀਆਂ ਦੰਦਾਂ ਦੀਆਂ ਸੇਵਾਵਾਂ ਤੱਕ ਪਹੁੰਚ ਪ੍ਰਦਾਨ ਕਰਦਾ ਹੈ।

ਬੱਚੇ ਇਸ ਲਈ ਯੋਗ ਹੁੰਦੇ ਹਨ ਜੇ ਉਹ:

- ਕਿਸੇ ਕਲੰਡਰ ਸਾਲ ਦੇ ਇੱਕ ਦਿੱਨ ਲਈ ਵੀ 0 ਤੋਂ 17 ਸਾਲ ਦੀ ਉਮਰ ਦੇ ਹੋਣ ਅਤੇ
- ਉਹ ਮੈਡੀਕੇਅਰ ਲਈ ਯੋਗ ਹੋਣ ਅਤੇ
- ਉਹ Family Tax Benefit Part A (ਵੈਮਿਲੀ ਟੈਕਸ ਬੈਨੀਫਿਟ ਭਾਗ A) ਪ੍ਰਾਪਤ ਕਰਨ ਵਾਲੇ ਪਰਿਵਾਰ ਦਾ ਹਿੱਸਾ ਹੋਣ ਜਾਂ ਜਿਸ ਬੱਚੇ ਨੂੰ ਆਸਟ੍ਰੇਲੀਆਈ ਸਰਕਾਰ ਦਾ ਭੁਗਤਾਨ ਪ੍ਰਾਪਤ ਹੁੰਦਾ ਹੋਵੇ ਜਿਹੜਾ ਮਨੁੱਖੀ ਸੇਵਾਵਾਂ ਵਿਭਾਗ ਦੁਆਰਾ ਉਪਲਬਧ ਸੂਚੀ ਵਿੱਚੋਂ ਹੋਵੇ ਜਿਹੜੀ ਇਥੋਂ ਮਿਲ ਸਕਦੀ ਹੈ <https://www.servicesaustralia.gov.au/child-dental-benefits-schedule>

ਤੁਹਾਨੂੰ ਆਪਣੇ ਬੱਚੇ ਨੂੰ CDBS ਲਈ ਰਜਿਸਟਰ ਕਰਨ ਦੀ ਲੋੜ ਨਹੀਂ ਹੈ।

ਮੇਰਾ ਬੱਚਾ CDBS ਦੀ ਵਰਤੋਂ ਕਿਵੇਂ ਕਰ ਸਕਦਾ ਹੈ?

ਤੁਹਾਡਾ ਬੱਚਾ CDBS ਦੀ ਵਰਤੋਂ ਹੇਠ ਲਿਖੇ ਅਨੁਸਾਰ ਕਰ ਸਕਦਾ ਹੈ:

- ਇਸ ਸਕੂਲ-ਅਧਾਰਿਤ ਪ੍ਰੋਗਰਾਮ ਦੁਆਰਾ
- ਇਕ NSW ਜਨਤਕ ਦੰਦਾਂ ਦੀ ਕਲਿਨਿਕ ਵਿੱਚ ਜਾਂ
- ਇਕ ਪ੍ਰਾਈਵੇਟ ਦੰਦਾਂ ਦੇ (ਡੈਂਟਲ ਪ੍ਰੈਕਟਿਸ਼ਨਰ) ਕੋਲੋਂ।

ਵਿੱਤੀ ਸਹਿਮਤੀ

ਤੁਹਾਨੂੰ ਕੋਈ ਵੀ ਕੀਮਤ ਨਹੀਂ ਦੇਣੀ ਪਵੇਗੀ। ਭਾਵੇਂ ਤੁਸੀਂ ਵਿੱਤੀ ਸਹਿਮਤੀ ਫਾਰਮ 'ਤੇ ਦਸਤਖਤ ਨਾ ਵੀ ਕੀਤੇ ਹੋਣ ਤਾਂ ਵੀ ਤੁਹਾਡੇ ਬੱਚੇ ਨੂੰ NSW ਹੈਲਥ ਤੋਂ ਦੰਦਾਂ ਦਾ ਮੁਫਤ ਇਲਾਜ ਮਿਲੇਗਾ। ਵਿੱਤੀ ਸਹਿਮਤੀ ਫਾਰਮ ਨੀਲੇ ਇਲਾਜ ਵਾਲੇ ਸਹਿਮਤੀ ਫਾਰਮ ਤੋਂ ਵੱਖਰਾ ਹੁੰਦਾ ਹੈ।

ਜੇ \$1,026 ਦੀ ਲਿਮਿਟ ਵੀ ਪਹੁੰਚ ਗਈ ਹੋਵੇ, ਜਾਂ ਜੇ ਤੁਹਾਡੇ ਬੱਚੇ ਨੂੰ ਹੋਰ ਇਲਾਜ ਦੀ ਲੋੜ ਹੋਵੇ ਜੋ ਤੁਹਾਡੇ ਕੋਲੋਂ ਕਵਰ ਨਹੀਂ ਕੀਤਾ ਗਿਆ ਹੈ, ਤੱਦ ਵੀ ਤੁਹਾਨੂੰ ਕੋਈ ਹੋਰ ਫੀਸ ਨਹੀਂ ਦੇਣੀ ਪਵੇਗੀ।

ਤੁਹਾਡੇ ਬੱਚੇ ਦੇ ਦੰਦਾਂ ਦੀ ਦੇਖਭਾਲ ਦੀ ਕੀਮਤ ਬਾਰੇ ਤੁਹਾਨੂੰ ਕੀ ਜਾਣਨ ਦੀ ਲੋੜ ਹੈ।

ਜੇਕਰ ਤੁਸੀਂ ਵਿੱਤੀ ਸਹਿਮਤੀ ਦਿੰਦੇ ਹੋ ਤਾਂ ਅਸੀਂ ਕਾਮਨਵੈਲਥ ਸਰਕਾਰ ਤੋਂ ਦਾਅਵਾ ਕਰ ਸਕਦੇ ਹਾਂ। ਇਹ ਰਕਮ ਪਹਿਲਾਂ ਹੀ ਦੱਸੇ ਗਏ ਕਿਸੇ ਵੀ ਇਲਾਜ ਲਈ \$582.85 ਤੋਂ ਵੱਧ ਨਹੀਂ ਹੋਵੇਗੀ। ਤੁਸੀਂ ਕਿਸੇ ਵੀ ਇਲਾਜ ਲਈ ਭੁਗਤਾਨ ਨਹੀਂ ਕਰੋਗੇ।

ਪਹਿਲਾ ਅਪੋਂਟਮੈਂਟ

ਤੁਹਾਡੇ ਬੱਚੇ ਦੀ ਪਹਿਲੀ ਅਧਿਕਰਮ ਅਪੋਂਟਮੈਂਟ ਲਈ CDBS ਦੇ ਅਧੀਨ ਦਾਅਵਾ ਕੀਤੇ ਜਾਣ ਵਾਲੇ ਇਲਾਜ ਦੇ ਸੰਭਾਵਿਤ ਮੂਲ ਨੂੰ ਹੇਠਾਂ ਦਿੱਤੀ ਗਈ ਸਾਰਣੀ ਵਿੱਚ ਦਰਸਾਇਆ ਗਿਆ ਹੈ:

ਇਲਾਜ ਦਾ ਵੇਰਵਾ	ਇਲਾਜ ਦਾ ਕੋਡ	CDBS ਦੀ ਕੀਮਤ
ਦੰਦਾਂ ਦੀ ਜਾਂਚ	88011	\$54.05
ਦੋ ਛੋਟੀਆਂ ਦੰਦਾਂ ਦੀਆਂ ਐਕਸ-ਰੇ	88022 x 2	\$31.25 x 2
ਦੰਦਾਂ 'ਤੇ ਜੰਮਿਆ ਹੋਇਆ ਪਲਾਕ ਲਾਹੁਣ ਲਈ ਦੰਦਾਂ ਦੀ ਸਫ਼ਾਈ	88111*	\$55.20
ਦੰਦਾਂ ਤੋਂ ਜੰਮੀ ਹੋਈ ਕਲਸ਼ੀਅਮ ਲਾਹੁਣ ਲਈ ਸਫ਼ਾਈ	88114*	\$92.05
ਦੰਦਾਂ 'ਤੇ ਢਲੁਰਾਈਡ ਦਵਾਈ ਦੀ ਵਾਰਨਿਸ਼ ਕਰਨੀ	88121	\$35.45
8 ਤੱਕ ਪੱਕੀਆਂ ਦਾਹੜਾਂ (ਮੋਲਰਜ਼) ਵਿੱਚਲੀਆਂ ਵਿੱਥਾਂ ਨੂੰ ਬੰਦ ਕਰਨਾ	88161 x 4 88162 x 4	\$47.25 x 4 \$23.65 x 4
ਪੂਰਾ ਖਰਚਾ		\$582.85

* ਕਿਰਪਾ ਕਰਕੇ ਨੋਟ ਕਰੋ ਕਿ ਇੱਕ ਅਪੋਂਟਮੈਂਟ (ਮੁਲਾਕਾਤ) ਦੌਰਾਨ ਸਿਰਫ਼ ਦੋ ਆਈਟਮਾਂ ਲਈ ਦਾਅਵਾ ਕੀਤਾ ਜਾ ਸਕਦਾ ਹੈ।

ਮੁਲਾਕਾਤ ਦੀ ਰੀਵਿਊ (ਜੇ ਲੋੜ ਹੋਵੇ)

ਤੁਹਾਡੇ ਬੱਚੇ ਦੀ ਰੀਵਿਊ ਮੁਲਾਕਾਤ ਸਮੇਂ CDBS ਅਧੀਨ ਅਧਿਕਰਮ (ਵੱਧ ਤੋਂ ਵੱਧ) ਦਾਅਵੇ ਲਈ ਹੋਣ ਦਿੱਤੀ ਸਾਰਣੀ ਵਿੱਚ ਦਰਸਾਇਆ ਗਿਆ ਹੈ:

ਇਲਾਜ ਦਾ ਵੇਰਵਾ	ਇਲਾਜ ਦਾ ਕੋਡ	CDBS ਦੀ ਕੀਮਤ
ਦੰਦਾਂ ਦੀ ਜਾਂਚ	88013	\$28.20
ਦੰਦਾਂ 'ਤੇ ਢਲੁਰਾਈਡ ਦਵਾਈ ਦੀ ਵਾਰਨਿਸ਼ ਕਰਨੀ	88121	\$35.45
ਪੂਰਾ ਖਰਚਾ		\$63.65

ਜੇ ਵਧੇਰੇ ਇਲਾਜ ਦੀ ਲੋੜ ਹੋਵੇ, ਤੁਹਾਡੇ ਨਾਲ ਇਸ ਇਲਾਜ ਸਬੰਧੀ CDBS ਦੇ ਮੁਲ ਬਾਰੇ ਅਤੇ ਲੋੜੀਦੇ ਕਿਸੇ ਵੀ ਹੋਰ ਇਲਾਜ ਬਾਰੇ ਚਰਚਾ ਕਰਨ ਲਈ ਜਨਤਕ ਦੰਦਾਂ ਦੀ ਸੇਵਾ ਵਲੋਂ ਤੁਹਾਡੇ ਨਾਲ ਸੰਪਰਕ ਕੀਤਾ ਜਾਵੇਗਾ।

NSW ਵਿੱਚ ਰਹਿਣ ਵਾਲੇ ਸਾਰੇ ਬੱਚੇ ਜਨਤਕ ਦੰਦਾਂ ਦੀਆਂ ਮੁਫਤ ਸੇਵਾਵਾਂ ਪ੍ਰਾਪਤ ਕਰ ਸਕਦੇ ਹਨ।

ਵਧੇਰੇ ਜਾਣਕਾਰੀ ਲਈ:

ਵੇਖੋ www.health.nsw.gov.au/cdbs ਜਾਂ ਵੇਖੋ ਆਸਟਰੇਲੀਅਨ ਸਰਕਾਰ ਦਾ ਮਨੁੱਖੀ ਸੇਵਾਵਾਂ ਦਾ ਮਹਿਕਮਾ (Department of Human Services) www.servicesaustralia.gov.au/child-dental-benefits-schedule।

ਤੁਸੀਂ ਤੁਹਾਡੇ ਬੱਚੇ ਦੀ ਯੋਗਤਾ ਅਤੇ CDBS ਬਾਕੀ ਬਾਰੇ ਤੁਹਾਡੇ ਮੈਡੀਕੇਅਰ ਦੇ ਆਨਲਾਈਨ ਖਾਤੇ ਤੋਂ my.gov.au 'ਤੇ ਜਾ ਕੇ ਜਾਂ 132 011 'ਤੇ ਫੋਨ ਕਰਕੇ ਚੈਕ ਕਰ ਸਕਦੇ ਹੋ।



Health

Facility:

FAMILY NAME

MRN

GIVEN NAME

 MALE FEMALE

D.O.B. ____ / ____ / ____ M.O.

ADDRESS

LOCATION / WARD

COMPLETE ALL DETAILS OR AFFIX PATIENT LABEL HERE

CHILD DENTAL BENEFITS SCHEDULE BULK BILLING PATIENT CONSENT

SMR020015

ਬੱਚਿਆਂ ਦੇ ਡੈਂਟਲ ਬੈਨੀਫਿਟਸ ਸ਼ਾਡਿਊਲ ਬਲਕ ਬਿਲਿੰਗ ਲਈ ਮਰੀਜ਼ ਦੀ ਸਹਿਮਤੀ

ਮੈਂ, ਮਰੀਜ਼ / ਕਾਨੂੰਨੀ ਸਰਪ੍ਰਸਤ ਪ੍ਰਮਾਣਿਤ ਕਰਦਾ/ਕਰਦੀ ਹਾਂ ਕਿ ਮੈਂਨੂੰ ਸੂਚਿਤ ਕੀਤਾ ਗਿਆ ਹੈ:

- ਉਸ ਇਲਾਜ ਬਾਰੇ ਜਿਹੜਾ ਬਾਲ ਦੇ ਦੰਦਾਂ ਦੀ ਲਾਭ ਅਨੁਸੂਚੀ ਦੇ ਤਹਿਤ ਇਸ ਮਿਤੀ ਤੋਂ ਪ੍ਰਦਾਨ ਕੀਤਾ ਗਿਆ ਹੈ ਜਾਂ ਕੀਤਾ ਜਾਵੇਗਾ;
- ਇਸ ਇਲਾਜ ਦੀ ਸੰਭਾਵਿਤ ਲਾਗਤ ਬਾਰੇ; ਅਤੇ
- ਕਿ ਮੈਨੂੰ ਬਾਲ ਡੈਂਟਲ ਬੈਨੀਫਿਟਜ਼ ਅਨੁਸੂਚੀ ਅਧੀਨ ਸੇਵਾਵਾਂ ਲਈ ਬਲਕ ਬਿਲ ਕੀਤਾ ਜਾਵੇਗਾ, ਜਿਸ ਦੇ ਅਧੀਨ ਲਾਭ ਦੀ ਸੀਮਾ ਦੇ ਅਧੀਨ ਲੋੜੀਂਦੇ ਫੰਡ ਉਪਲਬਧ ਹੋਣਗੇ, ਅਤੇ ਮੈਂ ਇਹਨਾਂ ਸੇਵਾਵਾਂ ਲਈ ਜੇਥੇ ਤੋਂ ਖਰਚੇ ਦਾ ਭੁਗਤਾਨ ਨਹੀਂ ਕਰਾਂਗਾ/ਕਰਾਂਗੀ।

ਮੈਂ ਸਮਝਦਾ/ਸਮਝਦੀ ਹਾਂ ਕਿ ਮੈਨੂੰ ਮਰੀਜ਼ ਕੋਲ ਸਿਰਫ਼ ਬੈਨੀਫਿਟਜ਼ ਕੈਪ ਤੱਕ ਦੰਦਾਂ ਦੇ ਫਾਇਦਿਆਂ ਤੱਕ ਪ੍ਰਹੁੰਚ ਹੋਵੇਗੀ।

ਮੈਂ ਸਮਝਦਾ/ਸਮਝਦੀ ਹਾਂ ਕਿ ਕੁਝ ਸੇਵਾਵਾਂ ਦੇ ਲਾਭਾਂ 'ਤੇ ਪਾਬੰਦੀਆਂ ਹੋ ਸਕਦੀਆਂ ਅਤੇ ਇਹ ਕਿ ਬਾਲ ਦੰਦਾਂ ਦੇ ਲਾਭ ਅਨੁਸਾਰ ਸੇਵਾਵਾਂ ਸੀਮਤ ਸਮਝਦਾ/ਸਮਝਦੀ ਹਾਂ ਕਿ ਕੁਝ ਸੇਵਾਵਾਂ ਦੇ ਲਾਭ ਅਨੁਸੂਚੀ ਸੇਵਾਵਾਂ ਦੀ ਸੀਮਤ ਸ੍ਰੋਟੀ ਨੂੰ ਕਵਰ ਕਰਦੀ ਹੈ।

ਮੈਂ ਸਮਝਦਾ/ਸਮਝਦੀ ਹਾਂ ਕਿ ਸੇਵਾਵਾਂ ਦੀ ਲਾਗਤ ਉਪਲਬਧ ਲਾਭ ਸੀਮਾ ਨੂੰ ਘਟਾ ਦੇਵੇਗੀ।

 / / / / / / / / /

ਮਰੀਜ਼ ਦਾ ਮੈਡੀਕੇਅਰ ਨੰਬਰ
Patient's Medicare number

ਮਰੀਜ਼ / ਕਾਨੂੰਨੀ ਸੰਭਾਲਕ ਦੇ ਹਸਤਾਖਰ
Patient / legal guardian signature

ਮਰੀਜ਼ ਦਾ ਪੂਰਾ ਨਾਮ
Patient's full name

ਮਰੀਜ਼ ਦਾ ਪੂਰਾ ਨਾਮ (ਜੇ ਉਹ ਮਰੀਜ਼ ਨਾ ਹੋਵੇ)
Full name of person signing (if not the patient)

ਮਿਤੀ

Date

ਇਹ ਫਾਰਮ ਪਹਿਲੇ ਪੂਰੇ ਕਲੰਡਰ ਸਾਲ (ਜਨਵਰੀ-ਦਸੰਬਰ) ਲਈ ਵੈਧ ਹੈ, ਜਿਸ ਵਿੱਚ ਤੁਹਾਡੇ ਬੱਚੇ ਨੂੰ ਉਸ ਦੀ ਪਹਿਲੀ ਯੋਗ ਦੰਦਾਂ ਦੀ ਸੇਵਾ ਮਿਲਦੀ ਹੈ,
ਜਦੋਂ ਤੱਕ ਤੁਸੀਂ ਆਪਣੀ ਸਹਿਮਤੀ ਵਾਪਸ ਨਹੀਂ ਲੈ ਲੈਂਦੇ।

100821

CHILD DENTAL BENEFITS SCHEDULE
BULK BILLING PATIENT CONSENT

SMR020.015